

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਸਿਟੀ ਕਾਉਂਸਿਲ ਨੇ ਰਾਖਵੀਂ ਪੂੰਜੀ ਦੇ ਰਿਕਾਰਡ ਯੋਗਦਾਨ ਅਤੇ ਲਗਾਤਾਰ ਦੂਜੇ ਸਾਲ ਬਿਨਾਂ ਟੈਕਸ ਵਾਧੇ ਦੇ ਨਾਲ 2020 ਬਜਟ ਮਨਜ਼ੂਰ ਕੀਤਾ

ਸੇਵਾਵਾਂ ਵਿੱਚ ਵਾਧਾ ਕਰਦੇ ਹੋਏ, ਭਵਿੱਖ ਲਈ ਤਿਆਰੀ ਕਰਦੇ ਹੋਏ: ਭਾਈਚਾਰੇ ਨੂੰ ਸਭ ਤੋਂ ਵੱਧ ਤਰਜੀਹ ਦੇਣਾ

ਬ੍ਰੈਂਪਟਨ, ਓਨਟਾਰੀਓ (26 ਫਰਵਰੀ, 2020) – ਅੱਜ ਕਾਉਂਸਿਲ ਦੀ ਖਾਸ ਮੀਟਿੰਗ ਵਿੱਚ, ਕਾਉਂਸਿਲ ਵੱਲੋਂ ਸਿਟੀ ਆਫ ਬ੍ਰੈਂਪਟਨ ਦਾ 2020 ਦਾ ਬਜਟ ਸਰਬਸੰਮਤੀ ਨਾਲ ਮਨਜ਼ੂਰ ਕੀਤਾ ਗਿਆ।

ਇਹ ਇਸ ਟਰਮ ਆਫ ਕਾਉਂਸਿਲ (Term of Council) ਦਾ ਲਗਾਤਾਰ ਦੂਜਾ ਸਾਲ ਹੈ, ਜਦੋਂ ਇਸਨੇ ਸਿਟੀ ਦੇ ਬਜਟ ਵਿੱਚ ਫੰਡ ਲਈ 0% ਪ੍ਰਾਪਰਟੀ ਟੈਕਸ ਵਾਧਾ ਪ੍ਰਦਾਨ ਕੀਤਾ ਹੈ।

ਇਹ ਬਜਟ ਯਕੀਨੀ ਬਣਾਉਂਦਾ ਹੈ ਕਿ ਸਿਟੀ ਦੇ ਪ੍ਰੋਗਰਾਮ ਅਤੇ ਸੇਵਾ ਪੱਧਰ ਪਹਿਲਾਂ ਵਾਂਗ ਕਾਇਮ ਰੱਖੇ ਗਏ ਹਨ ਜਾਂ ਵਧਾਏ ਗਏ ਹਨ; ਲਗਾਏ ਗਏ ਟੈਕਸਾਂ ਨੇ ਸਿਟੀ ਦੇ ਇੰਫਰਾਸਟ੍ਰਕਚਰ ਨੂੰ ਲਗਾਤਾਰ ਸਥਿਰ ਪੱਧਰਾਂ ਤੇ ਰੱਖਿਆ ਹੋਇਆ ਹੈ; ਅਤੇ ਇਹ ਕਿ ਨਿਵੇਸ਼ ਲਗਾਤਾਰ ਆਰਥਿਕ ਵਾਧੇ ਅਤੇ ਨੌਕਰੀਆਂ ਪੈਦਾ ਕਰਨ ਦੇ ਮੌਕਿਆਂ ਵਿੱਚ ਵਾਧਾ ਕਰ ਰਹੇ ਹਨ।

ਅੰਕੜਿਆਂ ਦੇ ਮੁਤਾਬਿਕ

- ਮਨਜ਼ੂਰ ਕੀਤੇ ਗਏ 2020 ਬਜਟ ਦੇ ਨਤੀਜੇ ਵਜੋਂ ਟੈਕਸ ਬਿਲ ਦੇ ਸਿਟੀ ਦੇ ਹਿੱਸੇ ਤੇ 0% ਪ੍ਰਾਪਰਟੀ ਟੈਕਸ ਹੀ ਰੱਖਿਆ ਗਿਆ ਹੈ।
- 2020 ਦੇ ਟੈਕਸ ਬਿਲ ਵਿੱਚ ਕੀ ਹੋਵੇਗਾ? ਸਿਟੀ ਦਾ 0.0% + ਰੀਜਨ ਦਾ 1.3% + ਸਕੂਲ ਬੋਰਡਸ 0% = 1.3% (ਔਸਤਨ ਹਰ ਪਰਿਵਾਰ ਲਈ \$64)
- ਸਿਟੀ ਦੇ ਕੁੱਲ ਸੰਚਾਲਨ ਖਰਚਿਆਂ ਵਿੱਚ \$47 ਮਿਲੀਅਨ ਤੱਕ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਵਾਸਤੇ ਫੰਡ ਮੁਲਾਂਕਣ ਵਾਧੇ, ਮਾਲੀ ਆਮਦਨ ਵਾਧੇ ਅਤੇ ਤੂਫਾਨ ਦੇ ਪਾਣੀ ਦੀ ਫੀਸ ਤੋਂ ਆਵੇਗਾ।
- 2020 ਬਜਟ \$977M ਦਾ ਬਜਟ ਹੈ। ਇਸ ਵਿੱਚ \$755M ਦਾ ਸੰਚਾਲਨ ਬਜਟ (ਸਟਾਫ਼ ਦੀਆਂ ਤਨਖਾਹਾਂ, ਦੇਖਭਾਲ, ਜ਼ਰੂਰੀ ਸੇਵਾਵਾਂ, ਰਾਖਵੀਂ ਪੂੰਜੀ) ਅਤੇ \$222M ਪੂੰਜੀ ਬਜਟ (ਖਰੀਦ, ਮੁਰੰਮਤ ਦੇ ਵੱਡੇ ਕੰਮ ਅਤੇ ਸੰਪਤੀਆਂ: ਸੜਕਾਂ, ਬਿਲਡਿੰਗਾਂ ਆਦਿ ਦੀ ਰਿਪਲੇਸਮੈਂਟ) ਸ਼ਾਮਲ ਹੈ।
- ਸਿਟੀ ਦੇ ਬਜਟ ਵਿੱਚ ਸਿਟੀ ਦੀਆਂ ਰਾਖਵੀਆਂ ਪੂੰਜੀਆਂ ਲਈ \$110M ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਾਲਾਨਾ ਯੋਗਦਾਨ ਸ਼ਾਮਲ ਹੈ, ਜੋ ਸਿਟੀ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਂਦਾ ਹੈ।
- 2020 ਦੇ ਬਜਟ ਵਿੱਚ ਬੱਸਾਂ, ਸੜਕਾਂ ਅਤੇ ਹੋਰ ਸਹੂਲਤਾਂ ਨੂੰ ਵਧੀਆ ਚਾਲੂ ਸਥਿਤੀ ਵਿੱਚ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਸਿਟੀ ਦਾ ਨਿਰਮਾਣ ਲਗਾਤਾਰ ਜਾਰੀ ਰਹਿ ਸਕਦਾ ਹੈ, ਟ੍ਰਾਂਜ਼ਿਟ ਲਈ ਲਗਾਇਆ ਗਿਆ 1% ਟੈਕਸ ਅਤੇ ਇੰਫਰਾਸਟ੍ਰਕਚਰ ਲਈ ਲਗਾਇਆ ਗਿਆ 2% ਟੈਕਸ ਸ਼ਾਮਲ ਹੈ।

ਸਾਡੀ ਸਿਟੀ ਦਾ ਨਿਰਮਾਣ ਕਰਨਾ – ਪੂੰਜੀ ਬਜਟ ਦੀਆਂ ਝਲਕੀਆਂ

- ਅੱਠ ਇਲੈਕਟ੍ਰਿਕ ਬੱਸਾਂ ਸਮੇਤ ਬੱਸਾਂ ਦੀ ਖਰੀਦ ਲਈ \$52M
- ਸੜਕਾਂ ਅਤੇ ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਲਈ \$41M ਦਾ ਵਾਧਾ
- ਸਪੋਰਟਸ ਫੀਲਡਸ, ਟ੍ਰੇਲਾਂ ਅਤੇ ਖੇਡ ਦੇ ਮੈਦਾਨਾਂ ਨੂੰ ਸੁਧਾਰਨ ਲਈ ਤਿੰਨ ਸਾਲਾਂ ਵਿੱਚ \$9.8M

- ਸੈਂਚੂਰੀ ਗਾਰਡਨਸ (Century Gardens) ਅਤੇ ਸਾਊਥ ਫਲੈਚਰਸ ਰੇਕ੍ਰੀਏਸ਼ਨ ਸੈਂਟਰਸ (South Fletcher's Recreation Centres) ਵਿਖੇ ਦੋ ਨਵੇਂ ਯੂਥ ਸੈਂਟਰਸ (Youth Centres) ਲਈ \$2M
- ਭਾਈਚਾਰਕ ਸੁਰੱਖਿਆ ਜ਼ੋਨਾਂ ਵਿੱਚ ਫੋਟੋ ਰਡਾਰ ਲਈ ਤਿੰਨ ਸਾਲਾਂ ਵਿੱਚ \$650,000

ਭਾਈਚਾਰੇ ਦੀ ਮਦਦ ਨਾਲ

ਸਿਟੀ ਨੇ 2020 ਬਜਟ ਬਾਰੇ, ਈਮੇਲ, ਫੋਨ ਅਤੇ ਟੈਲੀਫੋਨ ਟਾਊਨ ਹਾਲ ਦੁਆਰਾ ਲੋਕਾਂ ਨੂੰ ਆਪਣੀ ਰਾਏ ਦੇਣ ਦੇ ਕਈ ਮੌਕੇ ਦਿੱਤੇ ਸਨ ਅਤੇ ਲਗਭਗ 7,500 ਲੋਕਾਂ ਨੇ ਇਸ ਵਿੱਚ ਹਿੱਸਾ ਲਿਆ।

ਸਿਟੀ ਨੇ ਹਰ ਤਰ੍ਹਾਂ ਦੇ ਨਿਵਾਸੀਆਂ, ਸੰਗਠਨਾਂ ਅਤੇ ਸਟੇਕਹੋਲਡਰਾਂ ਤੋਂ ਵੀ ਰਾਏ ਲਈ ਸੀ, ਜਿਹਨਾਂ ਨੇ ਬਜਟ ਕਮੇਟੀ (Budget Committee) ਵਿੱਚ ਪ੍ਰਤੀਨਿੱਧਤਾ ਕੀਤੀ ਸੀ।

ਬਜਟ ਬਾਰੇ ਹੋਰ ਵੇਰਵਿਆਂ ਲਈ, ਸਿਟੀ ਦੀ ਵੈਬਸਾਈਟ www.brampton.ca/budget ਤੇ ਜਾਓ।

ਹਵਾਲੇ

“ਕਾਉਂਸਿਲ ਨੇ 2020 ਬਜਟ ਮਨਜ਼ੂਰ ਕੀਤਾ ਹੈ, ਜਿਸਦੇ ਨਤੀਜੇ ਵਜੋਂ ਬ੍ਰੈਂਪਟਨ, ਲਗਾਤਾਰ ਦੋ ਸਾਲਾਂ ਤੱਕ ਟੈਕਸ ਵਿੱਚ ਕੋਈ ਵਾਧਾ ਨਾ ਕਰਨ ਵਾਲਾ ਕੈਨੇਡਾ ਦਾ ਇੱਕਮਾਤਰ ਵੱਡਾ ਸ਼ਹਿਰ ਬਣ ਗਿਆ ਹੈ। ਬਜਟ ਵਿੱਚ ਵਧਦੇ ਸ਼ਹਿਰ ਦੀਆਂ ਲੋੜਾਂ ਨੂੰ ਲਗਾਤਾਰ ਪੂਰਾ ਕਰਨ ਲਈ ਇੰਫਰਾਸਟ੍ਰਕਚਰ ਅਤੇ ਟ੍ਰਾਂਜ਼ਿਟ ਵਿੱਚ ਟੈਕਸਾਂ ਦੁਆਰਾ ਮੁੱਖ ਨਿਵੇਸ਼ ਕੀਤੇ ਗਏ ਹਨ। ਮਨਜ਼ੂਰ ਕੀਤੇ ਗਏ ਬਜਟ ਵਿੱਚ, ਸਿਟੀ ਦੇ ਇਤਿਹਾਸ ਵਿੱਚ ਰਾਖਵੀਂ ਪੂੰਜੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਯੋਗਦਾਨ ਸ਼ਾਮਲ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ, ਚੇਅਰ, ਬਜਟ ਕਮੇਟੀ

“ਸਾਡੀ 2020 ਬਜਟ ਪ੍ਰਕਿਰਿਆ ਇੱਕ ਸਹਿਯੋਗ ਭਰਿਆ ਦ੍ਰਿਸ਼ਟੀਕੋਣ ਸੀ। ਬਜਟ ਪ੍ਰਕਿਰਿਆ ਵਿੱਚ 7,500 ਨਿਵਾਸੀਆਂ ਨੇ ਹਿੱਸਾ ਲਿਆ ਅਤੇ ਕਈ ਨਿਵਾਸੀਆਂ ਨੇ ਬਜਟ ਕਮੇਟੀ ਦੇ ਪ੍ਰਤੀਨਿਧੀ ਮੰਡਲਾਂ ਦੁਆਰਾ ਆਪਣੀ ਰਾਏ ਦਿੱਤੀ। ਸਾਡੀ ਕਾਉਂਸਿਲ ਨੂੰ ਇਸ ਨਤੀਜੇ ਤੇ ਮਾਣ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਸਿਟੀ ਹੁਣ ਅਤੇ ਭਵਿੱਖ ਵਿੱਚ ਸਾਡੇ ਟੈਕਸ ਦੇਣ ਵਾਲਿਆਂ ਦੇ ਮੁੱਲ ਨੂੰ ਵਧਾ ਰਹੀ ਹੈ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਬਜਟ ਕਮੇਟੀ

“ਮਨਜ਼ੂਰ ਕੀਤਾ 2020 ਬਜਟ, ਟਰਮ ਆਫ ਕਾਉਂਸਿਲ ਪ੍ਰਾਇਰਟੀਜ਼ ਦੇ ਮੁਤਾਬਿਕ ਕਾਰਜਨੀਤੀ ਵਾਲੇ ਨਿਵੇਸ਼ ਪ੍ਰਦਾਨ ਕਰਨ ਤੇ ਕੇਂਦਰਿਤ ਹੈ। ਮੈਂ ਸਟਾਫ਼ ਦੀ ਸੂਝ ਲਈ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਹਨਾਂ ਨੇ ਇਹ ਯਕੀਨੀ ਬਣਾਇਆ ਕਿ ਇਹ ਜ਼ਿੰਮੇਵਾਰ ਬਜਟ, ਆਉਣ ਵਾਲੇ ਕੱਲ੍ਹ ਦੀ ਤਿਆਰੀ ਕਰਦੇ ਹੋਏ, ਅੱਜ ਟੈਕਸ ਦੇਣ ਵਾਲਿਆਂ ਲਈ ਸਨਮਾਨ ਦਰਸਾ ਕੇ ਸਾਡੇ ਨਿਵਾਸੀਆਂ ਲਈ ਉੱਚ-ਕਿਸਮ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਵਾਧਾ ਕਰਦਾ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca